

## ਸਿਟੀ ਆਫ ਬ੍ਰੈਮਪਟਨ ਦੇ ਫੂਡ ਪ੍ਰੋਸੈਸਿੰਗ ਸੈਕਟਰ ਨੂੰ ਲਗਾਤਾਰ ਤੀਜੇ ਸਾਲ #1 ਰੈਂਕਿੰਗ ਮਿਲੀ ਹੈ

ਬ੍ਰੈਮਪਟਨ, ਓਨਟੈਰੀਓ (15 ਜੁਲਾਈ, 2022) – ਕੱਲ੍ਹ, ਸਿਟੀ ਆਫ ਬ੍ਰੈਮਪਟਨ ਨੂੰ ਲਗਾਤਾਰ ਤੀਜੇ ਸਾਲ, ਬਿਜਨੇਸ ਫੈਸਿਲਿਟੀਜ਼ ਮੈਗਜ਼ੀਨ (Business Facilities Magazine) ਦੀ 18ਵੀਂ ਐਨੁਅਲ ਮੈਟਰੋ ਰੈਂਕਿੰਗਸ ਰਿਪੋਰਟ (18th Annual Metro Rankings Report) ਵਿੱਚ, ਫੂਡ ਪ੍ਰੋਸੈਸਿੰਗ ਲੀਡਰਸ (Food Processing Leaders) ਸ਼੍ਰੇਣੀ ਵਿੱਚ ਪਹਿਲੇ ਸਥਾਨ ਦੀ ਰੈਂਕਿੰਗ ਦੇ ਨਾਲ ਉੱਚ ਸਨਮਾਨ ਮਿਲਿਆ।

ਬ੍ਰੈਮਪਟਨ ਨੂੰ ਫੂਡ ਪ੍ਰੋਸੈਸਿੰਗ ਇੰਡਸਟਰੀ ਵਾਸਤੇ ਵਰਕਫੋਰਸ ਪਾਈਪਲਾਈਨ ਦਾ ਵਿਸਤਾਰ ਕਰਨ ਲਈ, ਪਤਝੜ 2021 ਵਿੱਚ ਸ਼ੁਰੂ ਕੀਤੇ ਗਏ ਪਾਇਲਟ ਪ੍ਰੋਗਰਾਮ ਲਈ ਉੱਚ ਮਾਨਤਾ ਮਿਲੀ ਹੈ। ਹੋਰ ਕਾਰਕ, ਜਿਹਨਾਂ ਨੇ ਰੈਂਕਿੰਗ ਵਿੱਚ ਯੋਗਦਾਨ ਦਿੱਤਾ, ਰੋਜ਼ਗਾਰ, ਇੰਡਸਟਰੀ ਲਈ ਵਿਸਤਾਰ ਅਤੇ ਪ੍ਰੋਗਰਾਮ ਹਨ। 2021 ਦੀ ਪੂਰੀ ਰੈਂਕਿੰਗ ਰਿਪੋਰਟ, [www.businessfacilities.com](http://www.businessfacilities.com) ਤੇ ਦੇਖੀ ਜਾ ਸਕਦੀ ਹੈ।

ਓਨਟੈਰੀਓ ਦੇ ਫੂਡ ਕਲਸਟਰ (Food Cluster) ਦੇ ਹਿੱਸੇ ਵਜੋਂ, ਜੋ ਨੋਰਥ ਅਮਰੀਕਾ (North America) ਦੇ ਸਭ ਤੋਂ ਵੱਡੇ ਐਗਰੀ-ਫੂਡ (Agri-Food) ਸੈਕਟਰਾਂ ਵਿੱਚੋਂ ਇੱਕ ਹੈ, ਬ੍ਰੈਮਪਟਨ ਦਾ ਇੱਕ ਸੰਪੰਨ ਫੂਡ ਅਤੇ ਬੈਵਰੇਜ ਸੈਕਟਰ (ਖਾਣ-ਪੀਣ ਸਬੰਧੀ ਪਦਾਰਥਾਂ ਦਾ ਸੈਕਟਰ) ਹੈ, ਜੋ ਇੰਡਸਟਰੀ ਨੂੰ ਅਗਾਂਹ ਵਧਾਉਣ ਵਾਲੀ ਤਕਨੀਕ, ਉੱਚ-ਕਿਸਮ ਦੇ ਉਤਪਾਦਾਂ ਅਤੇ ਉਪਜਾਊ ਖੇਤੀ ਪਰੰਪਰਾ ਵੱਲੋਂ ਸਹਾਇਤਾ ਪ੍ਰਾਪਤ ਹੈ। ਬ੍ਰੈਮਪਟਨ ਦਾ ਫੂਡ ਅਤੇ ਬੈਵਰੇਜ ਸੈਕਟਰ, ਫੂਡ ਟੈਸਟਿੰਗ, ਪ੍ਰੋਸੈਸਿੰਗ ਅਤੇ ਪੈਕੇਜਿੰਗ ਸਹੂਲਤਾਂ ਦੇ ਨਾਲ-ਨਾਲ, ਟ੍ਰਾਂਸਪੋਰਟੇਸ਼ਨ, ਪੈਕੇਜਿੰਗ ਡਿਜ਼ਾਈਨ, ਉਪਕਰਨ ਅਤੇ ਰੈਫਰਿਜਰੇਸ਼ਨ ਸਟੋਰੇਜ ਦੇ ਨਾਲ ਪੂਰੀ ਵਨ-ਸਟੋਪ ਸ਼ੋਪ ਹੈ ਅਤੇ ਇਹ ਸਭ ਸ਼ਹਿਰ ਦੇ ਅੰਦਰ ਹੀ ਹੈ।

ਬ੍ਰੈਮਪਟਨ ਦੇ ਫੂਡ ਅਤੇ ਬੈਵਰੇਜ ਸੈਕਟਰ, ਕੈਨੇਡਾ ਦੀ ਜੀ.ਡੀ.ਪੀ. (GDP) ਵਿੱਚ ਸਾਲਾਨਾ ਤੌਰ ਤੇ 1.3 ਬਿਲੀਅਨ ਡਾਲਰ ਦਾ ਯੋਗਦਾਨ ਦਿੰਦੇ ਹਨ। ਫੂਡ ਅਤੇ ਬੈਵਰੇਜ ਉਤਪਾਦਨ, ਪ੍ਰੋਸੈਸਿੰਗ ਅਤੇ ਸਹਿਯੋਗ ਇੰਡਸਟਰੀਜ਼ ਵਿੱਚ ਲਗਭਗ 300 ਕੰਪਨੀਆਂ ਵਿੱਚ, 8,500 ਲੋਕ ਨੌਕਰੀ ਕਰਦੇ ਹਨ।

ਬ੍ਰੈਮਪਟਨ ਦੇ ਫੂਡ ਅਤੇ ਬੈਵਰੇਜ ਸੈਕਟਰ ਵਿੱਚ ਉੱਚ ਇੰਪਲਾਇਰਾਂ ਵਿੱਚ ਸ਼ਾਮਲ ਹਨ, ਲੋਬਲੋਜ਼ (Loblaws), ਮੈਪਲ ਲੋਜ਼ (Maple Lodge) ਅਤੇ ਇਟਾਲਪਾਸਤਾ (Italpasta)। ਇਸਤੋਂ ਇਲਾਵਾ, ਬ੍ਰੈਮਪਟਨ ਵਿੱਚ ਕੋਕਾ-ਕੋਲਾ ਬੋਟਲਿੰਗ (Coca-Cola Bottling) ਅਤੇ ਗਿਵ ਐਂਡ ਗੋ ਪ੍ਰੀਪੇਅਰਡ ਫੂਡਸ ਵਰਗੇ ਮੁੱਖ ਇੰਪਲਾਇਰਸ ਦੀਆਂ ਫੈਸਿਲਿਟੀਜ਼ ਹਨ। ਇਹਨਾਂ ਸਾਰੀਆਂ ਕੰਪਨੀਆਂ ਨੇ, ਸ਼ਹਿਰ ਦੀ ਪ੍ਰਤਿਭਾ, ਇੰਫਰਾਸਟ੍ਰਕਚਰ ਅਤੇ ਮਾਰਕੀਟ ਪਹੁੰਚ ਦਾ ਫਾਇਦਾ ਲੈਣ ਲਈ, ਬ੍ਰੈਮਪਟਨ ਦੇ ਅੰਦਰ ਖੁਦ ਨੂੰ ਵਧੀਆ ਤਰੀਕੇ ਨਾਲ ਸਥਾਪਿਤ ਕੀਤਾ ਹੋਇਆ ਹੈ।

ਹੁਣੇ ਜਿਹੇ ਹੀ, ਟੌਪਿਟਸ ਫੂਡ ਲਿ. (Toppits Food Ltd.) ਨੇ, ਆਪਣੀ ਨਵੀਂ ਬ੍ਰੈਮਪਟਨ ਫੈਸਿਲਿਟੀ ਵਿਖੇ ਫੂਡ ਉਤਪਾਦਨ ਕੈਪੇਬਿਲਿਟੀਜ਼ ਦਾ ਵਿਸਤਾਰ ਅਤੇ ਨਵੇਂ ਸੀਫੂਡ ਪ੍ਰੋਸੈਸਿੰਗ ਅਤੇ ਫ੍ਰੀਜਿੰਗ ਉਪਕਰਨ ਦੀ ਖਰੀਦ ਅਤੇ ਇੰਸਟਾਲੇਸ਼ਨ ਦਾ ਐਲਾਨ ਕੀਤਾ ਹੈ। ਇਹ ਬ੍ਰੈਮਪਟਨ ਰੀਜਨ ਦੇ ਅੰਦਰ 60 ਨਵੀਆਂ ਨੌਕਰੀਆਂ ਪੈਦਾ ਕਰੇਗਾ, ਘਰੇਲੂ ਉਤਪਾਦਨ ਕੈਪੇਸਿਟੀ ਨੂੰ ਦੁੱਗਣਾ ਕਰੇਗਾ ਅਤੇ ਭਵਿੱਖੀ ਵਾਧੇ ਲਈ ਅਧਾਰ ਬਣੇਗਾ।

ਮੈਪਲ ਲੀਫ ਫੂਡ (Maple Leaf Food) ਨੇ ਵੀ 2021 ਵਿੱਚ ਬ੍ਰੈਮਪਟਨ ਕਮਿਊਨਿਟੀ ਵਿੱਚ ਵੱਡਾ ਨਿਵੇਸ਼ ਕੀਤਾ ਹੈ, ਜਿਸ ਵਿੱਚ ਨਵੀਂ ਲਾਈਨ ਅਤੇ ਉਪਕਰਨ ਲਈ 80 ਮਿਲੀਅਨ ਡਾਲਰ ਦਾ ਨਿਵੇਸ਼ ਅਤੇ 140 ਘੰਟਿਆਂ ਦੀਆਂ ਨੌਕਰੀਆਂ ਅਤੇ 54 ਤਨਖਾਹ ਵਾਲੀਆਂ ਨੌਕਰੀਆਂ ਸ਼ਾਮਲ ਹਨ।

ਬ੍ਰੈਮਪਟਨ ਦੇ ਫੂਡ ਅਤੇ ਬੈਵਰੇਜ ਸੈਕਟਰ ਬਾਰੇ ਹੋਰ ਜਾਣਕਾਰੀ ਲਈ, [www.investbrampton.ca](http://www.investbrampton.ca) ਤੇ ਜਾਓ।

**ਹਵਾਲੇ**

“ਸਿਟੀ ਆਫ ਬ੍ਰੈਂਪਟਨ ਨੂੰ, ਲਗਾਤਾਰ ਤੀਜੇ ਸਾਲ ਲਈ, ਸਾਨੂੰ ਬਿਜਨੇਸ ਫੈਸਿਲਿਟੀਜ ਮੈਗਜ਼ੀਨ ਤੋਂ ਫੂਡ ਪ੍ਰੋਮੋਸ਼ਿੰਗ ਲੀਡਰ ਵਜੋਂ ਪਹਿਲੇ ਸਥਾਨ ਦੀ ਰੈਂਕਿੰਗ ਮਿਲਣ ਤੇ ਮਾਣ ਹੈ। ਇਹ ਰੈਂਕਿੰਗ, ਸਾਡੇ ਫੂਡ ਐਂਡ ਬੈਵਰੇਜ ਪ੍ਰੋਮੋਸ਼ਿੰਗ ਕਾਰੋਬਾਰਾਂ ਵੱਲੋਂ ਕੀਤੇ ਜਾਣ ਵਾਲੇ ਸ਼ਾਨਦਾਰ ਕੰਮ ਅਤੇ ਉਹਨਾਂ ਦੀ ਸਹਾਇਤਾ ਕਰਨ ਵਾਲੀ, ਸਾਡੀ ਇਕੋਨੋਮਿਕ ਡਿਵੈਲਪਮੈਂਟ ਟੀਮ ਲਈ ਵੀ ਸਨਮਾਨ ਦੀ ਗੱਲ ਹੈ। ਆਪਣੀ ਇੰਡਸਟਰੀ-ਲੀਡਿੰਗ ਟੈਕਨੋਲੋਜੀ, ਉੱਚ-ਕੁਆਲਿਟੀ ਦੇ ਉਤਪਾਦਾਂ ਅਤੇ ਸੰਪੰਨ ਖੇਤੀ ਪਰੰਪਰਾ ਦੇ ਨਾਲ, ਅਸਲ ਵਿੱਚ ਬ੍ਰੈਂਪਟਨ, ਫੂਡ ਅਤੇ ਬੈਵਰੇਜ ਸੈਕਟਰ ਵਿੱਚ ਇੰਡਸਟਰੀ ਲੀਡਰ ਹੈ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਲਗਾਤਾਰ ਤੀਜੇ ਸਾਲ, ਬਿਜਨੇਸ ਫੈਸਿਲਿਟੀਜ ਮੈਗਜ਼ੀਨ ਦੀ ਐਨੁਅਲ ਮੈਟਰੋ ਰੈਂਕਿੰਗਸ ਰਿਪੋਰਟ ਵਿੱਚ, ਫੂਡ ਪ੍ਰੋਮੋਸ਼ਿੰਗ ਲੀਡਰਸ ਸ਼੍ਰੇਣੀ ਵਿੱਚ, #1 ਰੈਂਕਿੰਗ ਦੇ ਨਾਲ ਸਨਮਾਨਿਤ ਹੋਣਾ, ਸਾਡੀ ਸਮਰਪਿਤ ਇਕੋਨੋਮਿਕ ਡਿਵੈਲਪਮੈਂਟ ਟੀਮ ਦੇ ਨਾਲ-ਨਾਲ ਸਾਰੇ ਇੰਡਸਟਰੀ ਕਾਰੋਬਾਰਾਂ ਅਤੇ ਉਹਨਾਂ ਦੇ ਵਰਕਰਾਂ ਲਈ ਸਨਮਾਨ ਦੀ ਗੱਲ ਹੈ। ਕਾਰੋਬਾਰ ਨੂੰ ਬਣਾਏ ਰੱਖਣ ਅਤੇ ਇਸਦੇ ਵਿਸਤਾਰ ਤੇ ਧਿਆਨ ਕੇਂਦਰਿਤ ਕਰਨ ਦੇ ਨਾਲ, ਸਿਟੀ, ਬ੍ਰੈਂਪਟਨ ਵਿੱਚ ਨਵੇਂ ਕਾਰੋਬਾਰੀਆਂ ਨੂੰ ਲਿਆਉਣ ਲਈ ਕੰਮ ਕਰਨ ਦੇ ਨਾਲ ਹੀ ਫੂਡ ਅਤੇ ਬੈਵਰੇਜ ਸੈਕਟਰ ਵਿੱਚ ਸਾਡੇ ਸ਼ਾਨਦਾਰ ਮੌਜੂਦਾ ਕਾਰੋਬਾਰੀਆਂ ਦੀ ਸਹਾਇਤਾ ਕਰ ਰਹੀ ਹੈ।”

- ਮਾਰਟਿਨ ਮੇਡੇਇਰੋਸ (Martin Medeiros), ਗੀਜਨਲ ਕਾਉਂਸਲਰ, ਵਾਰਡਸ 3 ਅਤੇ 4; ਚੇਅਰ, ਇਕੋਨੋਮਿਕ ਡਿਵੈਲਪਮੈਂਟ, ਸਿਟੀ ਆਫ ਬ੍ਰੈਂਪਟਨ

“ਸਾਡੀ ਕਾਰੋਬਾਰ ਕਮਿਊਨਿਟੀ - ਬ੍ਰੈਂਪਟਨ ਦੀ ਰੀੜ੍ਹ ਦੀ ਹੱਡੀ ਹੈ ਅਤੇ ਸਿਟੀ ਆਫ ਬ੍ਰੈਂਪਟਨ ਵਿਖੇ ਸਾਡੀ ਟੀਮ ਉਹਨਾਂ ਦੀ ਸਹਾਇਤਾ ਕਰਨ ਵਾਸਤੇ - ਹਰ ਸੰਭਵ ਯਤਨ ਕਰਨ ਲਈ ਸਮਰਪਿਤ ਹੈ। ਸਾਨੂੰ ਸਾਡੇ ਫੂਡ ਅਤੇ ਬੈਵਰੇਜ ਸੈਕਟਰ ਦੇ ਯਤਨਾਂ – ਅਤੇ ਸਾਡੀ ਸਮਰਪਿਤ ਇਕੋਨੋਮਿਕ ਡਿਵੈਲਪਮੈਂਟ ਟੀਮ – ਨੂੰ ਲਗਾਤਾਰ ਤੀਜੇ ਸਾਲ, ਬਿਜਨੇਸ ਫੈਸਿਲਿਟੀਜ ਮੈਗਜ਼ੀਨ ਤੋਂ #1 ਦੀ ਰੈਂਕਿੰਗ ਦਾ ਸਨਮਾਨ ਮਿਲਣ ਤੇ ਮਾਣ ਹੈ।”

- ਪਾਲ ਮੋਰਿਸਨ (Paul Morrison), ਇੰਟਰਿਮ ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 70,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

ਮੀਡੀਆ ਸੰਪਰਕ

ਸਿਟੀ ਆਫ ਬ੍ਰੈਂਪਟਨ ਮਲਟੀਕਲਚਰਲ ਮੀਡੀਆ  
[multiculturalmedia@brampton.ca](mailto:multiculturalmedia@brampton.ca)